

## “ ਕੁਝ ਨਿਚੋੜ ”

1. ਜਿੰਦਗੀ ਨੂੰ ਸਭ ਤੋਂ ਵੱਧ ਇੱਕੋ ਚੀਜ਼ ਪ੍ਰਭਾਵਿਤ ਕਰਦੀ ਹੈ, ਉਹ ਹੈ ਬੰਦੇ ਦੀਆਂ ਆਦਤਾਂ।
2. ਜਿਆਦਾ ਲੋਕ ਸਮਾਂ ਬੋਲਣ ਵਿੱਚ ਲਗਾਉਂਦੇ ਹਨ। ਬਹੁਤ ਥੋੜ੍ਹੇ ਲੋਕ ਸਮਾਂ ਕੁਝ ਕਰਨ ਵਿੱਚ ਲਗਾਉਂਦੇ ਹਨ।
3. ਅਮੀਰੀ ਬੰਦੇ ਦੇ ਰਹਿਣ ਦੀ ਜਗ੍ਹਾ ਤੇ ਨਹੀਂ, ਬੰਦੇ ਦੇ ਅੰਦਰ ਦੇ ਜਨੂੰਨ ਤੇ ਨਿਰਭਰ ਕਰਦੀ ਹੈ।
4. ਜਿਸਨੇ ਨੇ ਰਿਸ਼ਤੇ ਸੰਭਾਲ ਲਏ, ਦੁਨੀਆ ਤੇ ਸਭ ਤੋਂ ਵੱਧ ਅਮੀਰ ਉਹੀ ਵਿਅਕਤੀ ਹੈ।
5. ਦੁਨੀਆ ਦੀ ਖੋਜ ਕਰਨ ਦੀ ਸੋਚ ਰੱਖੋ, ਪਰ ਖੁਦ ਦੀ ਤਲਾਸ਼ ਕਰਨੀ ਵੀ ਨਾ ਭੁੱਲੋ।
6. ਦਿਮਾਗੀ ਸ਼ਾਂਤੀ ਤਦ ਤੱਕ ਨਹੀਂ ਮਿਲ ਸਕਦੀ, ਜਦ ਤੱਕ ਤੁਸੀਂ ਆਪਣੇ ਦਿਲ ਦੀ ਨਹੀਂ ਸੁਣਦੇ।
7. ਪਿਆਰ ਕਈ ਬਿਮਾਰੀਆਂ ਦੀ ਦਵਾਈ ਹੈ ਤੇ ਗੁੱਸਾ ਕਈ ਬਿਮਾਰੀਆਂ ਦੀ ਜੜ੍ਹ।
8. ਗਲਤੀ ਨੂੰ ਮੰਨ ਲੈਣਾ ਸੁਧਾਰ ਵੱਲ ਪੱਟਿਆ ਪਹਿਲਾ ਕਦਮ ਹੁੰਦਾ ਹੈ।
9. ਨਿਮਰਤਾ ਉਹ ਚੀਜ਼ ਹੈ, ਜਿਸ ਨਾਲ ਤੁਸੀਂ ਨੀਵੇਂ ਹੋ ਕੇ ਵੀ ਸਭ ਤੋਂ ਉੱਚੇ ਹੋ ਜਾਂਦੇ ਹੋ।

10. ਇੱਕ ਮੁਸਕਾਨ ਦੇ ਦੂਰ ਬੈਠੇ ਇਨਸਾਨਾਂ ਨੂੰ ਨਜ਼ਦੀਕ ਲੈਅ ਆਉਂਦੀ ਹੈ।
11. ਦਿਲ ਤੋਂ ਕਹੀ ਗੱਲ ਦਿਲ ਤੱਕ ਤੇ ਦਿਮਾਗ ਤੋਂ ਕਹੀ ਗੱਲ ਦਿਮਾਗ ਤੱਕ ਹੀ ਪਹੁੰਚਦੀ ਹੈ।
12. ਅੱਜ ਦੇ ਸਮੇਂ ਅਸਲ ਅਮੀਰ ਉਹੀ ਹੈ ਜਿਸਨੇ ਰਿਸ਼ਤੇ ਸੰਭਾਲ ਲਏ।
13. ਤੁਹਾਡੇ ਵਿਚਾਰ ਹੀ ਤੁਹਾਡੀ ਜਿੰਦਗੀ ਬਣਾਉਂਦੇ ਹਨ। ਸਦਾ ਚੰਗਾ ਸੋਚੋ।
14. ਤੁਸੀਂ ਜਿਸ ਚੀਜ਼ ਦੀ ਕਲਪਨਾ ਕਰਦੇ ਹੋ, ਉਹੀ ਆਪਣੀ ਜਿੰਦਗੀ ਵਿੱਚ ਖਿੱਚਦੇ ਹੋ।
15. ਬੰਦੇ ਨੂੰ ਸਭ ਤੋਂ ਵੱਧ ਕੰਮ ਦੀਆਂ ਸੋਚ ਥਕਾ ਦਿੰਦੀਆਂ ਹਨ। ਇਸ ਲਈ ਸੋਚੋ ਘੱਟ ਕਰੋ ਵੱਧ ।
16. ਜੇ ਤੁਹਾਡੇ ਕੋਲ ਹੈ ਉਹ ਅਨੇਕਾਂ ਲੋਕਾਂ ਦਾ ਸੁਪਣਾ ਹੈ। ਇਸ ਲਈ ਸਦਾ ਪ੍ਰਮਾਤਮਾ ਦਾ ਧੰਨਵਾਦ ਕਰੋ ।
17. ਜੇ ਸਿਫਤ ਕਰਨੀ ਸਿੱਖ ਜਾਂਦੇ ਹਨ, ਨਿੰਦਾ ਉਹਨਾਂ ਦੇ ਸੁਭਾਅ ਦੇ ਆਪਣੇ ਆਪ ਖਤਮ ਹੋ ਜਾਂਦੀ ਹੈ।
18. ਅਗਰ ਕੋਈ ਤੁਹਾਡੀ ਕਾਬਲੀਅਤ ਵਾਰੇ ਫੈਸਲੇ ਸੁਣਾ ਰਿਹਾ ਹੈ ਤਾਂ ਯਾਦ ਰੱਖਣਾ ਸਮੁੰਦਰ ਦੀ ਮਿਣਤੀ ਕੱਪੀਆ ਵਾਲੇ ਨਹੀਂ ਕਰ ਸਕਦੇ..ਸਮੁੰਦਰ ਖੁਦ ਵਾਰੇ ਖੁਦ ਹੀ ਜਾਣਦਾ ਹੈ ..
19. ਬੱਚੇ ਨੂੰ "ਕੁਝ ਗਲਤ ਨਾ ਕਰੀ" ਦੀ ਜਗ੍ਹਾ ਇਹ ਕਹੋ ਕਿ "ਸਦਾ ਕੁਝ ਚੰਗਾ ਕਰੀ"।
20. ਧੀਆਂ ਨੂੰ ਕੈਦ ਕਰਕੇ ਰੱਖਣ ਨਾਲੇ, ਪੁੱਤਰਾਂ ਨੂੰ ਇੰਨਸਾਨਾਂ ਵਾਂਗ ਰਹਿਣਾ ਸਿਖਾਓ।

- 21) ਰੁੱਸਣ ਦੀਆਂ ਭਾਵੇਂ ਲੱਖ ਵਜ੍ਹਾ ਹੋਣ । ਪਰ ਅਹਿਮੀਅਤ ਉਸ ਇੱਕ ਵਜ੍ਹਾ ਨੂੰ ਦੇਵੇ ਜੋ ਸਾਨੂੰ ਮੰਨਣ ਲਈ ਪ੍ਰੇਰਿਤ ਕਰੇ ।
- 22) ਜਿਸਨੇ ਰਿਸ਼ਤੇ ਸੰਭਾਲ ਲਏ , ਦੁਨੀਆ ਤੇ ਸਭ ਤੋਂ ਵੱਧ ਅਮੀਰ ਉਹੀ ਵਿਅਕਤੀ ਹੈ।
- 23) ਜਿਆਦਾਤਰ ਰਿਸ਼ਤੇ ਇਸ ਕਰਕੇ ਨਹੀਂ ਖਰਾਬ ਹੁੰਦੇ ਕਿ ਕੋਈ ਗੱਲ ਹੁੰਦੀ ਐ , ਬਲਕਿ ਇਸ ਕਰਕੇ ਖਰਾਬ ਹੁੰਦੇ ਹਨ ਕਿ ਲੋਕ ਉਹ ਗੱਲ ਦਿਲ ਚ ਹੀ ਰੱਖੀ ਰੱਖਦੇ ਨੇ
- 24) ਸੋਹਣਾ ਘਰ ਉਹ ਨਹੀਂ ਜਿਸ ਨੂੰ ਬਣਾਉਣ ਵਿੱਚ ਕਰੋੜਾਂ ਰੁਪਏ ਲੱਗੇ ਹੋਣ । ਸੋਹਣਾ ਘਰ ਉਹ ਹੈ ਜਿੱਥੇ ਸਭ ਰਾਤ ਨੂੰ ਰੋਟੀ ਇਕੱਠੇ ਬੈਠ ਕਿ ਖਾਣ।
- 25) ਜਿੰਦਗੀ ਦੇ ਸਫਰ ਤੇ ਤੁਸੀਂ ਇੱਕ ਸਵਾਰੀ ਹੋ । ਇਹ ਸਫਰ ਹਮੀਨ ਹੋ ਨਿਬੜੇਗਾ ਅਗਰ ਸਫਰ ਦੌਰਾਨ ਸਾਥੀ ਨਾਲ ਹੋਣ । ਇਹ ਸਾਥੀ ਤੁਹਾਡੇ ਆਪਣੇ ਹੀ ਹੁੰਦੇ ਹਨ। ਇਹਨਾ ਨੂੰ ਸਦਾ ਸੰਭਾਲ ਕੇ ਰੱਖੋ ।
- 26) ਜਦ ਕੋਈ ਤੁਹਾਡਾ ਫੋਨ ਨਾ ਚੁੱਕੇ ਤਾਂ ਗੁੱਸੇ ਨਾ ਹੋਵੋ । ਬਲਕਿ ਇਸ ਗੱਲ ਤੇ ਯਕੀਨ ਕਰੋ ਕਿ ਉਹ ਵਿਅਸਤ ਹੋਵੇਗਾ । ਇਹ ਫੋਨ ਮੈਸਜ਼ ਜੁੜਨ ਲਈ ਹਨ, ਗੁੱਸੇ ਹੋਣ ਦੇ ਬਹਾਨੇ ਬਣਨ ਲਈ ਨਹੀਂ।
- 27) ਕਈ ਵਾਰ ਗੱਲ ਕੋਈ ਨਹੀਂ ਹੁੰਦੀ , ਪਰ ਅਸੀਂ ਗਲਤ ਕਲਪਨਾ ਕਰ-ਕਰ ਕਈ ਗੱਲਾਂ ਬਣਾ ਲੈਂਦੇ ਹਾਂ । ਜਿਸ ਨਾਲ ਰਾਈ ਤੋਂ ਪਹਾੜ ਬਣਦਾ ਹੈ ਤੇ ਰਿਸ਼ਤੇ ਬਿਖਰਦੇ ਜਾਂਦੇ ਹਨ ।
- 28) ਪਿਆਰ ਇਹ ਨਹੀਂ ਜਿਸ ਵਿੱਚ ਤੁਸੀਂ ਖੁਦ ਦੀਆਂ ਮੰਗਾਂ ਲਈ ਜਿੱਦ ਕਰੋ । ਪਿਆਰ ਤਾਂ ਉਹ ਹੈ ਜਿਸ ਵਿੱਚ ਤੁਸੀਂ ਸਾਹਮਣੇ ਵਾਲੇ ਦੀ ਲੋੜ ਲਈ ਆਪਣੀ ਜਿੱਦ ਛੱਡ ਦੇਵੋ ।

29) ਕਿਸੇ ਆਪਣੇ ਦੇ ਮਿੱਠੇ ਬੋਲ ਬਹੁਤ ਬਿਮਾਰੀਆਂ ਲਈ ਦਵਾਈ ਦਾ ਕੰਮ ਕਰ ਜਾਂਦੇ ਹਨ । ਜਰਾ ਸੋਚੋ ? ਕੀ ਕਦੇ ਤੁਸੀਂ ਕਿਸੇ ਦੀ ਦਵਾਈ ਬਣੇ ਹੋ, ਅਗਰ ਨਹੀਂ ਤਾਂ ਅੱਜ ਤੋਂ ਬਣੋ ।

30) ਕਈ ਵਾਰ ਵੱਖ ਹੋਣ ਦੇ ਬਾਅਦ ਦੁਵਾਰਾ ਮਿਲਣ ਦੀ ਤਾਂਘ ਦੇਵੇਂ ਪਾਸੇ ਹੁੰਦੀ ਹੈ । ਪਰ ਗੱਲ ਸਿਰਫ ਸ਼ੁਰੂਆਤ ਕਰਨ ਤੇ ਅਟਕੀ ਹੁੰਦੀ ਹੈ ਤਾਂ ਫੇਰ ਚਲੇ ਸ਼ੁਰੂਆਤ ਖੁਦ ਤੋਂ ਕਰੀਏ ।

31) ਇੰਨਸਾਨ ਦਿਮਾਗ ਵਿੱਚ ਜਾਂ ਤਾਂ ਭੂਤਕਾਲ ਵਿੱਚ ਜਿਉਂਦਾ ਹੈ ਜਾਂ ਭਾਵਿੱਖ ਵਿੱਚ ,,ਇਸੇ ਲਈ ਵਰਤਮਾਨ ਦੁਖੀ ਹੈ...ਜਦ ਅੱਜ ਤੇ ਹੁਣ ਯਾਦ ਆ ਗਿਆ ,ਬਹੁਤੀਆ ਚਿੰਤਾਵਾਂ ਖਤਮ ਹੋ ਜਾਣੀਆਂ ਨੇ

32) ਸਿਆਣਪ ਅਤੇ ਕਾਮਯਾਬੀ ਤਜਰਬਿਆਂ ਨਾਲ ਆਉਂਦੀ ਹੈ ਤੇ ਤਜਰਬੇ ਜਿੰਦਗੀ ਦੇ ਮੈਦਾਨ 'ਚ ਉਤਰਨ ਤੇ ਹੀ ਮਿਲਦੇ ਨੇ,ਮੈਦਾਨੇ ਬਾਹਰ ਵਾਲੇ ਸਿਰਫ ਤਾੜੀਆਂ ਮਾਰ ਸਕਦੇ ਨੇ ,ਮੈਡਲ ਨਹੀਂ ਲੈ ਸਕਦੇ...

33) ਖੁਦ ਨੂੰ ਸਮੇ-ਸਮੇ ਤੇ ਖਾਲੀ ਵੀ ਕਰਦੇ ਰਹਿਣਾ ਚਾਹੀਦਾ ਹੈ,ਕਿਉਂਕਿ ਜੇ ਜਹਾਜ਼ ਸਿਰਫ ਭਰੇ ਹੀ ਜਾਂਦੇ ਨੇ ਉਹ ਲਾਜ਼ਮੀ ਡੁੱਬਦੇ ਨੇ ,,ਤੇ ਜੇ ਸਮੇ-ਸਮੇ ਖਾਲੀ ਹੋ ਕਿ ਭਰਦੇ ਨੇ ਉਹਨਾ ਵਿੱਚ ਨਵੀਂ ਤਾਜਗੀ ਆਉਂਦੀ ਰਹਿੰਦੀ ਹੈ

34) ਦੁਨੀਆਂ ਦੀ ਖੋਜ ਕਰਨ ਦੀ ਸੋਚ ਰੱਖੋ ,ਪਰ ਖੁਦ ਦੀ ਤਲਾਸ਼ ਕਰਨੀ ਵੀ ਨਾ ਭੁੱਲੋ ।

35) ਅਗਰ ਕੋਈ ਤੁਹਾਡੀ ਕਾਬਲੀਅਤ ਵਾਰੇ ਫੈਸਲੇ ਸੁਣਾ ਰਿਹਾ ਹੈ ਤਾਂ ਯਾਦ ਰੱਖਣਾ ਸਮੁੰਦਰ ਦੀ ਮਿਣਤੀ ਕੱਪੀਆਂ ਵਾਲੇ ਨਹੀਂ ਕਰ ਸਕਦੇ..ਸਮੁੰਦਰ ਖੁਦ ਵਾਰੇ ਖੁਦ ਹੀ ਜਾਣਦਾ ਹੈ ।

36) ਜਿਸ ਇੰਨਸਾਨ ਨੂੰ ਕਿਤਾਬਾ ਨਾਲ ਮੋਹ ਨਹੀ ,ਉਸਦੀ ਜਿੰਦਗੀ ਦੀ ਜਮੀਨ ਗਿਆਨ ਦੀ ਨਦੀ ਬਿਨਾ ਬੰਜਰ ਹੀ ਰਹਿ ਜਾਂਦੀ ਹੈ ।

37) ਕਿਸੇ ਵਾਰੇ ਕੋਈ ਰਾਇ ਬਣਾਉਣ ਤੋਂ ਪਹਿਲਾ ਇੱਕ ਵਾਰ ਖੁਦ ਨੂੰ ਉਸਦੇ ਹਾਲਾਤ ਵਿੱਚ ਰੱਖ ਕੇ ਜਰੂਰ ਦੇਖ ਲੇਣਾ ਚਾਹੀਦਾ ਹੈ,ਕਈ ਵਾਰ ਟੇਬੇ ਦਿਸਣ ਵਾਲੇ ਸਮੁੰਦਰ ਵਾਂਗ ਗਹਿਰੇ ਹੁੰਦੇ ਨੇ ।

38) ਹਰ ਇੱਕ ਮਾਨਸਿਕ ਰੋਗ ਲਈ ਸਬ ਤੋਂ ਜਰੂਰੀ ਤੇ ਕਾਰਗਰ ਦਵਾਈ ਪਿਆਰ ਹੈ,ਅਗਰ ਇੰਨਸਾਨ ਨੂੰ ਪਿਆਰ ਮਿਲਦਾ ਰਹੇ ਤਾਂ ਉਸਦੇ ਅੱਧੇ ਰੋਗ ਖਤਮ ਹੋ ਜਾਦੇ ਨੇ ।

39) ਅਗਰ ਕੋਈ ਤੁਹਾਨੂੰ ਇੱਜਤ ਦੇ ਰਿਹਾ ਹੈ ਤਾਂ ਇਸ ਦਾ ਮਤਲਬ ਸਿਰਫ ਇਹੀ ਨਹੀ ਕਿ ਤੁਸੀਂ ਇੱਜਤ ਦੇ ਲਾਇਕ ਹੋ ,ਬਲਕਿ ਇਹ ਵੀ ਹੈ ਕੇ ਸਾਹਮਣੇ ਵਾਲਾ ਬੰਦਾ ਖੁਦ ਇੱਜਤਦਾਰ ਹੈ ।

40) ਦੂਜੇ ਦੀ ਤਰੱਕੀ ਦੇਖ ਕੇ ਖੁਦ ਦਾ ਖੂਨ ਸਾੜਨ ਨਾਲੇ ,ਖੁਦ ਦਾ ਆਲਸ ਸਾੜਨਾ ਫਾਇਦੇਮੰਦ ਸਿੱਧ ਹੋਵੇਗਾ ।

41)ਕੁਝ ਲੋਕ ਹਨੇਰੇ ਨੂੰ ਮਾਰਨ ਦੀ ਗੱਲ ਕਰਦੇ ਨੇ ,ਪਰ ਮੈ ਮੰਨਦਾ ਹਨੇਰੇ ਨੂੰ ਖਤਮ ਕਰਨ ਦੀ ਥਾਂ ਦੀਵਾ ਬਾਲ ਦੇਵੇ,,ਹਨੇਰਾ ਆਪੇ ਖਤਮ ਹੋਜੂ,ਬੁਰਾਈ ਹਨੇਰਾ ਹੈ ਤੇ ਚੰਗਿਆਈ ਦੀਵੇ ਦਾ ਚਾਨਣ ।

42) ਗਰੀਬ ਦੇ ਭਾਂਡੇ ਵਿੱਚ ਕੁਝ ਖਾਨ ਪੀਣ ਨਾਲ ਤੁਸੀਂ ਗਰੀਬ ਨਹੀ ਹੁੰਦੇ-,ਪਰ ਗਰੀਬ ਜਰੂਰ ਖੁਸ਼ੀ ਅਤੇ ਤੁਹਾਡੇ ਪ੍ਰਤੀ ਆਦਰ ਵਿੱਚ ਅਮੀਰ ਹੋ ਜਾਂਦਾ ਹੈ ।

43) ਕਿਸੇ ਨੂੰ ਗਲਤ ਰਾਹ ਤੋਂ ਮੋੜਨ ਤੋਂ ਪਹਿਲਾ ਉਸ ਲਈ ਇੱਕ ਚੰਗਾ ਰਾਹ ਜਰੂਰ ਲੱਭ ਕੇ ਰੱਖੋ, ਕਿਉਂਕਿ ਕਿ ਸਾਡਾ ਮਨ ਉਹ ਰਾਹੀ ਹੈ ਜੋ ਸਦਾ ਵਿਕਲਪ ਭਾਲਦਾ ਹੈ ਵਰਨਾ ਵਾਪਸ ਪੁਰਾਣੇ ਰਾਹ ਤੁਰ ਪੈਂਦਾ ਹੈ ।

44) ਅਗਰ ਕਾਮਜ਼ਾਬੀ ਮਿਲਣ ਵਿੱਚ ਸਮਾ ਲੱਗ ਰਿਹਾ ਹੈ ਤਾਂ ਡੋਲੇ ਨਾ ,ਹਲਦੀ ਪੱਕਣ ਵਿੱਚ ਦੂਜੀਆ ਫਸਲਾ ਤੋਂ ਵੱਧ ਸਮਾ ਲੈਂਦੀ ਹੈ,ਪਰ ਆਖਿਰ ਤੇ ਉਸ ਦੀ ਇੱਕ ਚੁੰਡੀ ਹੀ ਕਈ ਦੁੱਖ ਤੇੜ ਦਿੰਦੀ ਹੈ।

45) ਇਸ ਗੱਲ ਦਾ ਇਹਸਾਸ ਕਿ ਮੈ ਕੁਝ ਚੰਗਾ ਕਰ ਰਿਹਾ ਹਾਂ ,ਬਹੁਤ ਵਧੀਆ ਗੱਲ ਏ , ਪਰ ਇਸ ਗੱਲ ਦਾ ਯਕੀਨ ਕਿ ਸਿਰਫ ਮੈ ਹੀ ਚੰਗਾ ਕਰ ਰਿਹਾ ਹਾਂ ਬਹੁਤ ਮਾੜੀ ਗੱਲ ਏ ।

46) ਸਖਤ ਪਰਸਥਿਤੀਆ ਮਜ਼ੂਦਾ ਸਮੇ ਤਾਂ ਬੁਰੀਆ ਲੱਗ ਸਕਦੀਆ ਨੇ ,ਪਰ ਮੈ ਇਸ ਗੱਲ ਦਾ ਦਾਵਾ ਕਰਦਾ ਹਾਂ ਕਿ ਇਹਨਾ ਦੇ ਲੰਗ ਜਾਣ ਪਿਛੇ ਤੁਹਾਨੂੰ ਇਹਸਾਸ ਜਰੂਰ ਹੋਵੇਗਾ ਕਿ ਇਹਨਾ ਨੇ ਤੁਹਾਡੀ ਸਮਰਥਾ ਵਿੱਚ ਬਹੁਤ ਵਾਧਾ ਕੀਤਾ ਹੈ ।

47)ਹਰ ਰਾਤ ਸੋਣ ਤੋਂ ਪਹਿਲਾ ਇਹ ਹਿਸਾਬ ਲਗਾਉਣਾ ਕਿ ਅੱਜ ਪੂਰੇ ਦਿਨ ਵਿੱਚ ਕੀ ਚੰਗਾ ਤੇ ਕੀ ਮਾੜਾ ਕੀਤਾ ,ਤੁਹਾਡੀ ਆਉਣ ਵਾਲੀ ਕੱਲ ਨੂੰ ਜਰੂਰ ਨਿਖਾਰ ਦੇਵੇਗਾ ।

48)ਸਿੱਖਣ ਵਾਲੇ ਲਈ ਇੱਕ ਸ਼ਬਦ ਹੀ ਬਹੁਤ ਅਸਰਦਾਰ ਹੁੰਦਾ ਅਤੇ ਨਾ ਸਿੱਖਣ ਵਾਲੇ ਲਈ ਪੂਰੇ ਲੇਖ ਵੀ ਬੇਅਰਥ ਹੀ ਹੁੰਦੇ ਨੇ ।

49) ਕੋਈ ਇੰਨਸਾਨ ਸੰਪੂਰਣ ਨਹੀਂ ਹੁੰਦਾ, ਹਰ ਇੱਕ ਵਿੱਚ ਕੁਝ ਕਮੀਆਂ ਜਰੂਰ ਹੁੰਦੀਆਂ ਨੇ ਪਰ ਤੁਹਾਡਾ ਕੰਮ ਉਸ ਦੀਆਂ ਕਮੀਆਂ ਲੱਭਣਾ ਨਾ ਹੋ ਕਿ ਉਸ ਦੇ ਗੁਣਾਂ ਨੂੰ ਦੇਖਣਾ ਹੋਣਾ ਚਾਹੀਦਾ ਹੈ, ਇਹ ਬਿਲਕੁਲ ਉਸ ਇਹਸਾਸ ਵਰਗਾ ਹੋਵੇਗਾ ਜਿਵੇਂ ਫੁੱਲਾਂ ਨੂੰ ਦੇਖਣਾ ਤੇ ਉਹਨਾਂ ਦੀ ਮਹਿਕ ਨਾਲ ਖੁਦ ਦਾ ਫਾਇਦਾ ਹੋਣਾ ।

50) ਜਿਵੇਂ ਅੱਗ ਜਦ ਕੀਮਤੀ ਵਸਤੂ ਜਲਾ ਦੇਵੇ ਤਾਂ ਕਰੋਪੀ ਹੈ, ਪਰ ਜਦ ਭੋਜਨ ਪਕਾ ਦੇਵੇ ਤਾਂ ਵਰਧਾਨ ਹੈ, ਉਸੇ ਤਰ੍ਹਾਂ ਮਜ਼ਹੂਦਾ ਸਮੇਂ ਵਿੱਚ ਇੰਟਰਨੈੱਟ ਹੈ ਜੋ ਵਰਧਾਨ ਸਿੱਧ ਹੋਵੇਗਾ ਜਾਂ ਸ਼ਰਾਪ ਸਿਰਫ ਇਸ ਦੀ ਵਰਤੋਂ ਤੇ ਨਿਰਭਰ ਹੈ ।

51) ਦੁਨੀਆਂ ਦੀ ਸਬ ਤੋਂ ਵੱਡੀ ਤਾਕਤ ਵਿਸ਼ਵਾਸ ਹੈ, ਵਿਸ਼ਵਾਸ ਨਾਲ ਚਮਤਕਾਰ ਵੀ ਹੋ ਸਕਦੇ ਨੇ, ਦਿਲ ਤੋਂ ਵਿਸ਼ਵਾਸ ਕਰੋ ਤੇ ਅਜਮਾ ਕਿ ਦੇਖੋ ।

52) ਜੇ ਬੇਘਰ ਹੋਕੇ ਸੜਕ ਤੇ ਫਿਰ ਰਿਹਾ ਹੈ ਪਾਗਲ ਉਹ ਨਹੀਂ ਹੁੰਦਾ, ਅਸਲ ਪਾਗਲ ਉਹ ਨੇ ਜੋ ਉਸਦੇ ਦਰਦ ਨੂੰ ਸਮਝਣ ਦੀ ਜਗਾ ਉਸ ਉੱਤੇ ਹੱਸਦੇ ਨੇ ।

53) ਭੱਠੇ ਦੇ ਸੇਕ ਵਿੱਚੋਂ ਨਿਕਲੀ ਇੱਟ ਬਹੁਤ ਜਲਦੀ ਪਾਣੀ ਸੇਕ ਲੇਦੀ ਹੈ, ਜਿਵੇਂ ਜਨਮ ਤੋਂ ਪਿਆਸੀ ਹੋਵੇ, ਬਿਲਕੁਲ ਇਸੇ ਤਰ੍ਹਾਂ ਕੁਝ ਲੋਕਾਂ ਨੂੰ ਸਮਾਜ ਦੇ ਸੇਕ ਨੇ ਇੰਨਾ ਰਾੜ ਦਿੱਤਾ ਹੁੰਦਾ ਹੈ ਕਿ ਹੁਣ ਪਿਆਰ ਨਾਮਕ ਪਾਣੀ ਹੀ ਉਹਨਾਂ ਨੂੰ ਠੰਡਕ ਦੇ ਸਕਦਾ ਹੈ ।

54) ਜਦ ਟਾਹਣੀ ਨੂੰ ਫਲ ਲੱਗ ਜਾਂਦਾ ਹੈ ਤਾਂ ਉਹ ਆਪਣੇ ਆਪ ਨੀਵੀਂ ਜਾਂਦੀ ਹੈ, ਇਸੇ ਤਰ੍ਹਾਂ ਜਦ ਸੋਚ ਨੂੰ ਫਲ ਲੱਗ ਜਾਵੇ ਤਾਂ ਇੰਨਸਾਨ ਵਿੱਚ ਵੀ ਆਪਣੇ ਆਪ ਨਿਮਰਤਾ ਆ ਜਾਂਦੀ ਹੈ ।

55) ਕਿਸੇ ਦੁਖੀ ਦਾ ਦੁੱਖ ਸੁਣ ਲੇਣਾ ਹੀ ਉਸਨੂੰ ਸਕੂਨ ਦੀ ਦਵਾਈ ਦੇਣ ਬਰਾਬਰ ਹੁੰਦਾ ਹੈ।

56) ਕੁਝ ਲੋਕ ਸਮਾਜ ਸੇਵਾ ਦੇ ਕੰਮ ਵਿੱਚ ਵੀ ਅਹੁਦੇ ਭਾਲਦੇ ਨੇ.ਜੇ ਆਹੁਦਾ ਮੰਗੇ ਉਹ ਸਮਾਜ ਸੇਵਕ ਨਹੀ ਹੁੰਦਾ ਤੇ ਜੇ ਸਮਾਜ ਸੇਵਕ ਹੁੰਦਾ ਹੈ ਉਹ ਆਹੁਦਿਆ ਦੀ ਝਾਕ ਨਹੀ ਰੱਖਦਾ।

57 ) ਉੱਚੀ ਛਾਲ ਮਾਰਨ ਲਈ ਕਈ ਵਾਰ ਦੇ ਕਦਮ ਪਿੱਛੇ ਨੂੰ ਵੀ ਪੱਟਣੇ ਪੈਂਦੇ ਨੇ, ਜੀਵਨ ਵਿੱਚ ਜਿੱਤਣ ਲਈ ਕਈ ਵਾਰ ਹਾਰਨਾ ਵੀ ਪੈਂਦਾ ਹੈ।

58) ਜੀਵਨ ਵਿੱਚ ਸੁਧਾਰ ਸਿਰਫ ਪੜਣ ਨਾਲ ਨਹੀ ਆਉਂਦਾ, ਬਲਕਿ ਪੜ ਕਿ ਜੀਵਨ ਵਿੱਚ ਧਾਰਨ ਕਰਨ ਨਾਲ ਆਉਂਦਾ ਹੈ।

59) ਬੰਦੇ ਨੂੰ ਕੰਮ ਨਾਲੇ ਜਿਆਦਾ, ਕੰਮ ਦੀਆਂ ਸੋਚਾਂ ਥਕਾ ਦਿੰਦੀਆਂ ਹਨ।

60) ਕੁਝ ਕੰਮ ਅਜਿਹੇ ਹੁੰਦੇ ਹਨ, ਜਿੰਨਾ ਵਾਰੇ ਜਿਆਦਾ ਸੋਚੀਦਾ ਨਹੀਂ। ਬਸ ਕਰਨ ਲੱਗ ਜਾਣਾ ਚਾਹੀਦਾ, ਉਹ ਆਪੇ ਨੇਪਰੇ ਚੜ ਜਾਂਦੇ ਹਨ।